

Official Visit of Minister of State for External Affairs Smt. Meenakshi Lekhi to Serbia (October 10-13, 2021)

October 09, 2021

ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਵੱਲੋਂ ਸਰਬੀਆ ਦਾ ਅਧਿਕਾਰਿਤ ਦੌਰਾ (10-13 ਅਕਤੂਬਰ, 2021)

9 ਅਕਤੂਬਰ, 2021

ਗੁੱਟ ਨਿਰਪੇਖ ਸੰਮੇਲਨ ਦੀ 60ਵੀਂ ਵਰੇਗੰਢ ਦੀ ਉੱਚ ਪੱਧਰੀ ਯਾਦਗਾਰੀ ਮੀਟਿੰਗ ਵਿਚ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਦੂਤ ਵਜੋਂ ਸ਼ਾਮਲ ਹੋਣ ਲਈ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ 10-13 ਅਕਤੂਬਰ, 2021 ਤੱਕ ਬੈਲਗ੍ਰੇਡ (ਸਰਬੀਆ) ਦਾ ਅਧਿਕਾਰਿਤ ਦੌਰਾ ਕਰਨਗੇ।

60ਵੀਂ ਵਰੇਗੰਢ ਦੀ ਉੱਚ ਪੱਧਰੀ ਯਾਦਗਾਰੀ ਮੀਟਿੰਗ ਦੀ ਸਹਿ-ਮੇਜ਼ਬਾਨੀ ਸਰਬੀਆ ਦੇ ਰਾਸ਼ਟਰਪਤੀ ਮਹਾਮਹਿਮ ਅਲੈਗਜ਼ੈਂਡਰ ਵਯੂਸੀਚ ਅਤੇ ਗੁੱਟ ਨਿਰਪੇਖ ਸੰਮੇਲਨ ਦੇ ਪ੍ਰਧਾਨ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਮਹਾਮਹਿਮ ਅਲੀਏਵ ਕਰਨਗੇ।

3. ਬੈਲਗ੍ਰੇਡ ਵਿਖੇ 1961 ਵਿੱਚ ਹੋਈ ਪਹਿਲੀ NAM ਕਾਨਫਰੈਂਸ ਦੀ ਯਾਦ ਵਿੱਚ 60ਵੀਂ ਵਰੇਗੰਢ ਤੇ ਹੋ ਰਹੀ ਮੀਟਿੰਗ ਨਾਲ ਇਸ ਗੱਲ ਬਾਰੇ ਚਿੰਤਨ ਕਾਰਨ ਦਾ ਮੌਕਾ ਮਿਲੇਗਾ ਕਿ ਆਪਸੀ ਸਤਿਕਾਰ, ਏਕਤਾ ਅਤੇ ਸਹਿਯੋਗ 'ਤੇ ਆਧਾਰਿਤ ਇਹ ਮੁਹਿੰਮ ਆਲਮੀ ਚੁਣੌਤੀਆਂ ਦਾ ਮੁਕਾਬਲਾ ਕਿੱਥੇ ਕਰ ਸਕਦੀ ਹੈ। NAM ਦਾ ਬਾਣੀ ਮੈਂਬਰ ਹੋਣ ਵਜੋਂ ਭਾਰਤ ਵਿਕਾਸਸ਼ੀਲ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਅੱਗੇ ਰੱਖਣ ਲਈ NAM ਨਾਮੀ ਮਹੱਤਵਪੂਰਨ ਮੰਚ ਨੂੰ ਹੋਰ ਮਜ਼ਬੂਤ ਕਰਨ ਵੱਲ ਕੰਮ ਕਰਦਾ ਰਹੇਗਾ।

4. 60ਵੀਂ ਵਰੇਗੰਢ ਦੇ ਮੌਕੇ ਵਿਦੇਸ਼ ਰਾਜ ਮੰਤਰੀ (ਮੀਨਾਕਸ਼ੀ ਲੇਖੀ) ਵੱਲੋਂ ਡੈਲੀਗੇਸ਼ਨਾਂ ਦੇ ਮਹਿਲਾ ਮੁਖੀਆਂ ਦੀ ਮੀਟਿੰਗ ਅਤੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਵੀ ਭਾਗ ਲਏ ਜਾਣ ਦੀ ਆਸ ਹੈ, ਜਿਨ੍ਹਾਂ ਦੀ ਮੇਜ਼ਬਾਨੀ 76ਵੀਂ UNGA ਦੇ ਪ੍ਰਧਾਨ ਬੈਲਗ੍ਰੇਡ ਵਿਖੇ UN ਹਾਊਸ ਵਿੱਚ ਕਰਨਗੇ।

5. ਇਸ ਦੌਰੇ ਦੌਰਾਨ ਵਿਦੇਸ਼ ਰਾਜ ਮੰਤਰੀ (ਮੀਨਾਕਸ਼ੀ ਲੇਖੀ) ਮਹਾਮਹਿਮ ਉਪ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ, ਜੰਗਲਾਤ ਅਤੇ ਜਲ ਪ੍ਰਬੰਧਨ ਮੰਤਰੀ ਮਹਾਮਹਿਮ ਸ਼੍ਰੀ ਬ੍ਰੇਨਸਲਾਵ ਨੇਡਿਮੋਵਿੱਚ, ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਮਹਾਮਹਿਮ ਡਾਕਟਰ ਨੈਬੋਜਸਾ ਸਟੀਫਾਨੋਵਿਕ, ਉਪ ਪ੍ਰਧਾਨ ਮੰਤਰੀ ਅਤੇ ਸੱਭਿਆਚਾਰ ਅਤੇ ਸੂਚਨਾ ਮੰਤਰੀ ਸ਼੍ਰੀਮਤੀ ਮਜਾ ਗੋਜਕੋਵਿੱਚ ਅਤੇ ਵਪਾਰ, ਸੈਰ ਸਪਾਟਾ ਅਤੇ ਦੂਰਸੰਚਾਰ ਮੰਤਰੀ ਮਹਾਮਹਿਮ ਸ਼੍ਰੀਮਤੀ ਤਾਤਜਾਣਾ ਮੈਟਿਕ ਨਾਲ ਵੀ ਦੁਵੱਲੀ ਗੱਲਬਾਤ ਕਰਨਗੇ।

6. ਇਤਿਹਾਸਿਕ ਤੌਰ 'ਤੇ ਭਾਰਤ ਅਤੇ ਸਰਬੀਆ ਦਰਮਿਆਨ ਨਿੱਘੇ ਦੋਸਤਾਨਾ ਸਬੰਧ ਰਹੇ ਹਨ. ਸੱਭਿਆਚਾਰ ਅਤੇ ਕਲਾਵਾਂ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਦੁਵੱਲੇ ਸਭਿਆਚਾਰਕ ਵਟਾਂਦਰੇ ਬਾਰੇ ਸਮਝੌਤੇ 'ਤੇ ਹਸਤਾਖਰ ਹੋਣਗੇ। ਵਿਦੇਸ਼ ਰਾਜ ਮੰਤਰੀ (ਮੀਨਾਕਸ਼ੀ ਲੇਖੀ) ਬੈਲਗ੍ਰੇਡ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿਖੇ 'ਭਾਰਤ ਅੰਦਰ ਨਿਆਂ ਵਿਵਸਥਾ ਦੀ ਸੰਰਚਨਾ' ਵਿਸ਼ੇ 'ਤੇ ਭਾਸ਼ਣ ਦੇਣਗੇ। ਉਹ ਬੈਲਗ੍ਰੇਡ ਵਿਖੇ ਗੁਰੂਦੇਵ ਰਵੀੰਦਰਨਾਥ ਟੈਗੋਰ ਦੇ ਬੁੱਤ ਦਾ ਰਸਮੀ ਉਦਘਾਟਨ ਵੀ ਕਰਨਗੇ। ਇਸ ਤੋਂ ਛੁੱਟ ਉਹ ਭਾਰਤੀ ਭਾਈਚਾਰੇ ਦੇ ਮੈਂਬਰਾਂ ਅਤੇ ਭਾਰਤ ਦੇ ਦੋਸਤਾਂ ਨਾਲ ਵੀ ਗੱਲਬਾਤ ਕਰਨਗੇ ਅਤੇ ਸਭ ਤੋਂ ਪੁਰਾਣੀ ਸਰਬੀਆਈ ਸਾਹਿਤਕ, ਸੱਭਿਆਚਾਰਕ ਅਤੇ ਵਿਗਿਆਨਿਕ ਸਭਾ ਦਾ ਵੀ ਫੇਰਾ ਕਰਨਗੇ ਅਤੇ ਭਾਰਤ ਅੰਦਰਲੀਆਂ ਸੰਸਥਾਵਾਂ ਨਾਲ ਵਧੇਰੇ ਸਹਿਯੋਗ ਦੇ ਉਪਾਵਾਂ ਬਾਰੇ ਗੱਲਬਾਤ ਕਰਨਗੇ।

7. ਵਿਦੇਸ਼ ਰਾਜ ਮੰਤਰੀ ਦੇ ਇਸ ਦੌਰੇ ਸਦਕਾ ਦੋਨਾਂ ਮੁਲਕਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।

ਨਵੀਂ ਦਿੱਲੀ

9 ਅਕਤੂਬਰ, 2021

DISCLAIMER: This is an approximate translation. The original is available in English on MEA's website and may be referred to as the official press release.